

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਨੇ ਬਲੈਕਨੋਰਥ ਇਨਸ਼ੀਏਟਿਵ ਨਾਲ ਜੁੜਨ ਦੀ ਪ੍ਰਤਿਗਿਆ ਕੀਤੀ; ਜੋ ਐਂਟੀ-ਬਲੈਕ ਨਸਲਵਾਦ ਨੂੰ ਖ਼ਤਮ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਬਣਾਉਂਦੀ ਹੈ

ਬ੍ਰੈਂਪਟਨ, ਓਨਟੈਰੀਓ (17 ਜੂਨ, 2021) – 16 ਜੂਨ ਨੂੰ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਸਰਬਸੰਮਤੀ ਨਾਲ, [ਬਲੈਕਨੋਰਥ ਇਨਸ਼ੀਏਟਿਵ \(The BlackNorth Initiative\)](#) ਦੇ ਨਾਲ ਜੁੜਨ ਦੀ ਪ੍ਰਤਿਗਿਆ ਕੀਤੀ।

ਇਨਸ਼ੀਏਟਿਵ ਲਈ ਪ੍ਰਤਿਗਿਆ ਕਰਕੇ ਅਤੇ ਇਸਤੇ ਹਸਤਾਖਰ ਕਰਕੇ, ਸਿਟੀ ਆਫ ਬ੍ਰੈਂਪਟਨ, ਬਲੈਕ ਕੈਨੇਡਾਵਾਸੀਆਂ ਦੀਆਂ ਜ਼ਿੰਦਗੀਆਂ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਨ ਵਾਲੀਆਂ, ਐਂਟੀ-ਬਲੈਕ ਪ੍ਰਣਾਲੀਗਤ ਰੁਕਾਵਟਾਂ ਨੂੰ ਦੂਰ ਕਰਨ ਤੇ ਕੰਮ ਕਰਦੇ ਹੋਏ, 450 ਤੋਂ ਵੱਧ ਗਲੇਬਲ ਸੰਗਠਨਾਂ ਨਾਲ ਜੁੜ ਗਈ ਹੈ।

ਇਹ ਭਾਈਵਾਲੀ, ਇਕਵਿਟੀ ਆਫਿਸ (Equity Office) ਹੇਠ, ਸਿਟੀ ਦੀ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ (Economic Empowerment & Anti-Black Racism Unit) ਦੇ ਨਾਲ ਮਿਲ ਕੇ ਕੰਮ ਨੂੰ ਪੂਰਾ ਕਰੇਗੀ। ਇਹ ਬ੍ਰੈਂਪਟਨ ਦੀ ਬਲੈਕ ਕਮਿਊਨਿਟੀ ਨੂੰ, ਸੰਗਠਨ ਵਿਚਲੇ ਮਾਹਰਾਂ ਦੇ ਮਜ਼ਬੂਤ ਨੈੱਟਵਰਕ ਤੱਕ ਪਹੁੰਚ ਦੀ ਇਜਾਜ਼ਤ ਦੇਵੇਗੀ, ਵਿਆਪਕ ਨੈੱਟਵਰਕਿੰਗ ਮੌਕਿਆਂ ਦੀ ਇਜਾਜ਼ਤ ਦੇਵੇਗੀ, ਮੈਂਟਰਸ਼ਿਪ ਪ੍ਰਦਾਨ ਕਰੇਗੀ ਅਤੇ ਭਵਿੱਖੀ ਸ਼ਮੂਲੀਅਤਾਂ ਲਈ ਭਾਈਵਾਲੀ ਅਤੇ ਸਹਿਯੋਗ ਦੇ ਮੌਕੇ ਤਿਆਰ ਕਰੇਗੀ।

ਸਿਟੀ ਨੇ, ਸਾਡੇ ਸ਼ਹਿਰ ਵਿੱਚ ਐਂਟੀ-ਬਲੈਕ ਨਸਲਵਾਦ ਤੇ ਧਿਆਨ ਦੇਣ ਲਈ ਕਾਰਵਾਈ ਕਰਨਾ ਜਾਰੀ ਰੱਖਿਆ ਹੈ। 10 ਜੂਨ, 2020 ਨੂੰ, ਬ੍ਰੈਂਪਟਨ ਸਿਟੀ ਕਾਉਂਸਿਲ ਨੇ ਬਲੈਕ ਅਫਰੀਕੀ ਅਤੇ ਕੈਰੀਬੀਅਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ (Black African and Caribbean Social, Cultural and Economic Empowerment & Anti-Black Racism Unit) ਬਣਾਉਣ ਦੇ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਸੀ। ਇਸ ਇਕਾਈ ਦਾ ਉਦੇਸ਼, ਲੋਕਲ ਕਮਿਊਨਿਟੀ ਸਟੇਕਹੋਲਡਰਾਂ ਦੇ ਮਾਰਗ ਦਰਸ਼ਨ ਦੇ ਨਾਲ, ਬ੍ਰੈਂਪਟਨ ਵਿੱਚ ਪ੍ਰਣਾਲੀਗਤ ਐਂਟੀ-ਬਲੈਕ ਨਸਲਵਾਦ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕਾਰਜ ਯੋਜਨਾ ਵਿਕਸਿਤ ਕਰਨਾ ਅਤੇ ਬ੍ਰੈਂਪਟਨ ਦੀ ਬਲੈਕ ਕਮਿਊਨਿਟੀ ਦੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਥਿਤੀ ਨੂੰ ਉੱਚਾ ਚੁੱਕਣਾ ਵੀ ਹੈ। ਪਿਛਲੇ ਸਾਲ, ਇਸ ਇਕਾਈ ਨੇ ਬਲੈਕ ਕਮਿਊਨਿਟੀ ਦੇ ਨਾਲ ਬਿਹਤਰ ਰਿਸ਼ਤੇ ਵਿਕਸਿਤ ਕਰਨ ਲਈ, ਸਿੱਖਿਆ ਅਤੇ ਸਰਕਾਰੀ ਏਜੰਸੀਆਂ/ਸੰਗਠਨਾਂ ਦੇ ਨਾਲ-ਨਾਲ, ਕਈ ਕਮਿਊਨਿਟੀ ਅਤੇ ਸਟੇਕਹੋਲਡਰ ਸ਼ਮੂਲੀਅਤਾਂ ਅਤੇ ਕਾਰਜਕਰਮਾਂ ਦਾ ਆਯੋਜਨ ਕੀਤਾ।

ਇਹ ਇਕਾਈ, ਬਲੈਕ ਕਮਿਊਨਿਟੀ ਅਤੇ ਸਟੇਕਹੋਲਡਰਾਂ ਦੇ ਨਾਲ, ਮਹੱਤਵਪੂਰਣ ਕਾਰਜਨੀਤੀ ਸਬੰਧੀ ਅਤੇ ਗਹਿਰਾਈ ਵਾਲੇ ਮਸ਼ਵਰੇ ਕਰਨਾ ਜਾਰੀ ਰੱਖੇਗੀ। ਇਹ ਉਸ ਕਾਰਜ ਯੋਜਨਾ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗੀ, ਜੋ ਸ਼ਹਿਰ ਵਿੱਚ ਮੌਜੂਦ ਪ੍ਰਣਾਲੀਗਤ ਰੁਕਾਵਟਾਂ ਦਾ ਪਤਾ ਲਗਾਉਣ ਵਾਲੀਆਂ ਪਹਿਲਕਦਮੀਆਂ ਦੀ ਪਛਾਣ ਕਰਦੀ ਹੋਵੇ। ਇਸ ਇਕਾਈ ਬਾਰੇ [brampton.ca/antiblackracism](http://brampton.ca/antiblackracism) ਤੇ ਹੋਰ ਜਾਣਕਾਰੀ ਪ੍ਰਾਪਤ ਕਰੋ।

### ਬਲੈਕਨੋਰਥ ਇਨਸ਼ੀਏਟਿਵ ਬਾਰੇ

ਕੈਨੇਡੀਅਨ ਕਾਉਂਸਿਲ ਆਫ ਬਿਜਨੇਸ ਲੀਡਰਸ ਅਗੇਂਸਟ ਐਂਟੀ-ਬਲੈਕ ਸਿਸਟੇਮੈਟਿਕ ਰੇਸਿਜ਼ਮ (Canadian Council of Business Leaders Against Anti-Black Systemic Racism) ਦੀ ਅਗਵਾਈ ਵਿੱਚ, ਬਲੈਕਨੋਰਥ ਇਨਸ਼ੀਏਟਿਵ (BlackNorth Initiative) ਦੀ ਸਥਾਪਨਾ 2020 ਵਿੱਚ ਕੀਤੀ ਗਈ ਸੀ, ਤਾਂ ਜੋ ਕਾਰਪੋਰੇਟ ਕੈਨੇਡਾ ਵਿੱਚ ਦੇਖੀਆਂ ਜਾਣ ਵਾਲੀਆਂ ਸਪਸ਼ਟ ਅਸਮਾਨਤਾਵਾਂ ਤੇ ਕਾਰਵਾਈ ਕੀਤੀ ਜਾ ਸਕੇ ਅਤੇ ਬਲੈਕ

ਕੈਨੇਡਾਵਾਸੀਆਂ ਦੀਆਂ ਜ਼ਿੰਦਗੀਆਂ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਨ ਵਾਲੀਆਂ, ਐਂਟੀ-ਬਲੈਕ ਪ੍ਰਣਾਲੀਗਤ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਬਲੈਕਨੋਰਥ ਇਨਸ਼ੀਏਟਿਵ ਦਾ ਮਿਸ਼ਨ, ਪੂਰੇ ਕੈਨੇਡਾ ਵਿੱਚ ਬੋਰਡਰੂਮਾਂ ਅਤੇ ਐਗਜ਼ੀਕਿਊਟਿਵ ਸੁਈਟਸ ਵਿੱਚ ਬਲੈਕ ਲੋਕਾਂ ਦੀ ਨੁਮਾਇੰਦਗੀ ਨੂੰ ਵਧਾਉਣਾ ਹੈ। ਕੈਨੇਡਾ ਦੇ ਪ੍ਰਤਿਗਿਆ ਲੈਣ ਵਾਲੇ ਲੋਕਾਂ ਨੂੰ ਸੰਗਠਿਤ ਕਰਨ ਵਾਸਤੇ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ, ਬਲੈਕਨੋਰਥ ਇਨਸ਼ੀਏਟਿਵ ਨੇ, ਬਲੈਕ ਨੌਜਵਾਨਾਂ ਲਈ ਬਿਜਨੇਸ ਮੈਂਟਰਸ਼ਿਪ, ਹੋਮਓਨਰਸ਼ਿਪ ਬ੍ਰਿਜ ਪ੍ਰੋਗਰਾਮ ਅਤੇ ਮੈਂਟਲ ਹੈਲਥ ਪ੍ਰੋਗਰਾਮ ਸਮੇਤ, ਕਈ ਖੇਤਰਾਂ ਵਿੱਚ ਬਲੈਕ ਕੈਨੇਡਾਵਾਸੀਆਂ ਦੀ ਸਹਾਇਤਾ ਦੇ ਉਦੇਸ਼ ਲਈ ਕਈ ਮੁੱਖ ਪ੍ਰੋਗਰਾਮ ਵੀ ਵਿਕਸਿਤ ਅਤੇ ਲਾਗੂ ਕੀਤੇ ਹਨ। [blacknorth.ca](http://blacknorth.ca) ਤੇ ਹੋਰ ਜਾਣਕਾਰੀ ਪ੍ਰਾਪਤ ਕਰੋ।

## ਇਕਵਿਟੀ ਆਫਿਸ ਬਾਰੇ

ਸਿਟੀ ਆਫ ਬ੍ਰੈਂਪਟਨ ਆਪਣੇ ਕਰਮਚਾਰੀਆਂ ਅਤੇ ਨਾਗਰਿਕਾਂ ਦੀ ਵਰਤੋਂ ਲਈ ਇੱਕ ਇਕਵਿਟੀ ਆਫਿਸ ਦੀ ਨੀਂਹ ਰੱਖ ਕੇ, ਟਰਮ ਆਫ ਕਾਉਂਸਿਲ ਪ੍ਰਾਇਰਿਟੀ ਕਿ ਬ੍ਰੈਂਪਟਨ ਇੱਕ ਮੋਜੈਕ ਹੈ (Term of Council Priority: Brampton is Mosaic), ਨੂੰ ਅੱਗੇ ਵਧਾ ਰਹੀ ਹੈ। ਇਕਵਿਟੀ ਆਫਿਸ, ਜੋ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ ਵਿੱਚ ਸਥਿਤ ਹੈ, ਸਾਰੇ ਵਿਅਕਤੀਆਂ ਲਈ ਨਿਰਪੱਖ ਅਤੇ ਬਰਾਬਰੀ ਦੇ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗਾ ਅਤੇ ਸਿਟੀ ਦੇ ਅੰਦਰ ਅਤੇ ਇਸਦੇ ਨਿਵਾਸੀਆਂ, ਦੇਵਾਂ ਲਈ ਇਕਸਾਰਤਾ ਵਾਲੇ ਵਾਤਾਵਰਣ ਨੂੰ ਵਧਾਵੇਗਾ। ਨਵੰਬਰ 2019 ਵਿੱਚ, ਸਿਟੀ ਆਫ ਬ੍ਰੈਂਪਟਨ ਨੇ ਇੱਕ ਨਵਾਂ ਪੰਜ-ਸਾਲਾ ਵਰਕਪਲੇਸ ਡਾਈਵਰਸਿਟੀ ਐਂਡ ਇਨਕਲੂਜ਼ਨ ਸਟ੍ਰੈਟਜੀ ਐਂਡ ਵਰਕ ਪਲਾਨ (Workplace Diversity and Inclusion Strategy and Work Plan) ਸ਼ੁਰੂ ਕੀਤਾ ਸੀ। ਇਹ ਇੱਕ ਵੱਧ ਸਮੂਹੀਅਤ ਵਾਲੇ ਸੰਗਠਨਾਤਮਕ ਸੱਭਿਆਚਾਰ ਨੂੰ ਵਿਕਸਿਤ ਕਰਨ ਦੇ ਮੌਕਿਆਂ ਬਾਰੇ ਦੱਸਦਾ ਹੈ, ਜੋ ਇੱਥੋਂ ਦੇ ਲੋਕਾਂ ਨੂੰ ਸ਼ਾਮਲ ਕਰਦਾ ਹੈ, ਉਹਨਾਂ ਦਾ ਵਿਕਾਸ ਕਰਦਾ ਹੈ ਅਤੇ ਜਸ਼ਨ ਮਨਾਉਂਦਾ ਹੈ ਅਤੇ ਵੰਨ-ਸੁਵੰਨੇ ਕਾਰਜਬਲ ਨੂੰ ਆਕਰਸ਼ਿਤ ਕਰਦਾ ਹੈ।

## ਹਵਾਲੇ

“ਇਹ ਪ੍ਰਤਿਗਿਆ, ਸਾਡੇ ਸ਼ਹਿਰ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਦੀ, ਸਿਟੀ ਆਫ ਬ੍ਰੈਂਪਟਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ। ਸਾਡੀ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ ਦੇ ਨਾਲ ਮਿਲ ਕੇ ਕੰਮ ਕਰਨ ਨਾਲ ਅਤੇ ਇਸਦੇ ਮਹੱਤਵਪੂਰਣ ਕੰਮ ਦੇ ਆਧਾਰ ਤੇ, ਸਾਡੇ ਕੋਲ ਬਲੈਕ ਕਮਿਊਨਿਟੀ ਨੂੰ ਸੁਣਨ, ਉਹਨਾਂ ਬਾਰੇ ਜਾਣਨ ਅਤੇ ਉਹਨਾਂ ਦੇ ਪ੍ਰਤੀ ਵਚਨਬੱਧ ਹੋਣ ਵਾਸਤੇ ਵਿਆਪਕ ਦ੍ਰਿਸ਼ਟੀਕੋਣ ਅਤੇ ਪਹੁੰਚ ਹੋਵੇਗੀ, ਜਿਸ ਨਾਲ ਅਸੀਂ ਅਜਿਹੀਆਂ ਅਸਲੀ, ਪ੍ਰਭਾਵਸ਼ਾਲੀ ਤਬਦੀਲੀਆਂ ਕਰ ਸਕਾਂਗੇ, ਜੋ ਸਾਡੇ ਸ਼ਹਿਰ ਵਿੱਚ ਮੌਜੂਦ ਪ੍ਰਣਾਲੀਗਤ ਰੁਕਾਵਟਾਂ ਨੂੰ ਦੂਰ ਕਰਨ ਮਦਦ ਕਰਨਗੀਆਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਪਿਛਲੇ ਸਾਲ, ਸ਼ਹਿਰ ਦੀ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ ਨੇ ਨੀਂਹ ਰੱਖੀ ਸੀ ਅਤੇ ਹੁਣ ਇਹ ਗਹਿਰਾਈ ਨਾਲ ਕਮਿਊਨਿਟੀ ਮਸ਼ਵਰਾ ਪ੍ਰਕਿਰਿਆ ਤੇ ਕੰਮ ਕਰ ਰਹੀ ਹੈ, ਜੋ ਪੂਰੇ ਸ਼ਹਿਰ ਵਿੱਚ ਵੰਨ-ਸੁਵੰਨਤਾ ਨੂੰ ਸ਼ਾਮਲ ਕਰਨ ਲਈ ਸਮੁੱਚੀ ਪੰਜ-ਸਾਲਾ ਕਾਰਜ ਯੋਜਨਾ ਵਿਕਸਿਤ ਕਰਨ ਵਿੱਚ ਮਦਦ ਕਰੇਗੀ। ਬਲੈਕਨੋਰਥ ਇਨਸ਼ੀਏਟਿਵ ਵਰਗੇ ਬਾਹਰਲੇ ਸੰਗਠਨਾਂ ਨਾਲ ਮਿਲ ਕੇ ਕੰਮ ਕਰਨ ਅਤੇ ਕਮਿਊਨਿਟੀ ਭਾਈਵਾਲੀਆਂ ਬਣਾਉਣ ਨਾਲ, ਇਹ ਇਸ ਯੋਜਨਾ ਨੂੰ ਵਿਕਸਿਤ ਕਰਨ ਵਿੱਚ ਸਾਡੀ ਮਦਦ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗੀ ਅਤੇ ਇਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਮਾਹਰਾਂ ਦੇ ਨੈੱਟਵਰਕ ਨੂੰ ਪ੍ਰਭਾਵਿਤ ਕਰੇਗੀ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਬਲੈਕਨੋਰਥ ਇਨਸ਼ੀਏਟਿਵ, ਇੱਕ ਵਿਆਪਕ ਖਾਲੀਪਨ - ਕਾਰਪੋਰੇਟ ਕੈਨੇਡਾ ਵਿੱਚ ਬਲੈਕ ਕਾਰੋਬਾਰੀਆਂ ਅਤੇ ਪੇਸ਼ਾਵਰਾਂ ਲਈ ਸਹਾਇਤਾ ਦੀ ਘਾਟ ਨੂੰ ਪੂਰਾ ਕਰਦਾ ਹੈ ਅਤੇ ਇਸਦੀ ਪਛਾਣ ਕਰਦਾ ਹੈ। ਇਹ ਕਾਰਪੋਰੇਸ਼ਨਾਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਲਈ, ਪੂਰੇ ਸ਼ਹਿਰ ਵਿੱਚ ਨਸਲਵਾਦ ਸਬੰਧੀ ਕਮਿਊਨਿਟੀਜ਼

ਲਈ ਪ੍ਰਣਾਲੀਗਤ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਸਮਾਜਿਕ ਜ਼ਿੰਮੇਵਾਰੀ ਦੇ ਲੈਵਲ ਨੂੰ ਸਮਝਣ ਦਾ ਇੱਕ ਮੌਕਾ ਹੈ। ਬਲੈਕ ਪ੍ਰਤਿਭਾ, ਕਾਰੋਬਾਰੀਆਂ, ਨੌਜਵਾਨਾਂ ਅਤੇ ਕਮਿਊਨਿਟੀ ਦੀ ਸਫਲਤਾ ਅਤੇ ਸ਼ਮੂਲੀਅਤ ਲਈ ਉਹਨਾਂ ਦੀ ਹਿਮਾਇਤ ਪ੍ਰਸ਼ੰਸਾ ਯੋਗ ਹੈ। ਇਹ ਇੱਕ ਬੇਜੋੜ ਪਹਿਲਕਦਮੀ ਹੈ ਅਤੇ ਮੈਂ ਅੱਗੇ ਦੀਆਂ ਸੰਭਾਵਨਾਵਾਂ ਬਾਰੇ ਬਹੁਤ ਉਤਸ਼ਾਹਿਤ ਹਾਂ।”

- ਗਵਿਨੇਥ ਚੈਪਮੈਨ (Gwyneth Chapman), ਸੀਨੀਅਰ ਐਡਵਾਈਜ਼ਰ, ਇਕੋਨੋਮਿਕ ਐਂਪਾਵਰਮੈਂਟ ਐਂਡ ਐਂਟੀ-ਬਲੈਕ ਰੇਸਿਜ਼ਮ, ਸਿਟੀ ਆਫ ਬ੍ਰੈਂਪਟਨ

“ਅਸੀਂ, ਬਲੈਕਨੋਰਥ ਇਨਸ਼ੀਏਟਿਵ ਦੇ ਨਾਲ ਜੁੜਨ ਅਤੇ ਪ੍ਰਣਾਲੀਗਤ ਐਂਟੀ-ਬਲੈਕ ਨਸਲਵਾਦ ਦੀ ਸਮੱਸਿਆ ਨੂੰ ਸਮਝਣ ਅਤੇ ਇਸਦੀ ਕਮਿਊਨਿਟੀ ਵਿੱਚ ਬਲੈਕ ਲੋਕਾਂ ਤੇ ਹੋਣ ਵਾਲੇ ਨਕਾਰਾਤਮਕ ਪ੍ਰਭਾਵਾਂ ਤੇ ਧਿਆਨ ਦੇਣ ਲਈ ਪ੍ਰਤਿਗਿਆ ਕਰਨ ਵਾਲੀ, ਦੂਜੀ ਮਿਊਨਿਸਿਪਲਟੀ ਬਣਨ ਲਈ ਸਿਟੀ ਆਫ ਬ੍ਰੈਂਪਟਨ ਦੀ ਪ੍ਰਸ਼ੰਸਾ ਕਰਦੇ ਹਾਂ। ਅਸੀਂ, ਨਿਰਣਾਇਕ ਕਾਰਵਾਈ ਕਰਕੇ ਬ੍ਰੈਂਪਟਨ ਦੀ ਬਲੈਕ ਕਮਿਊਨਿਟੀ ਦੇ ਸ਼ਕਤੀਕਰਨ ਅਤੇ ਉਹਨਾਂ ਨੂੰ ਉੱਚਾ ਚੁੱਕਣ ਦੀ ਵਚਨਬੱਧਤਾ ਵਿੱਚ, ਮੇਅਰ ਪੈਟਰਿਕ ਬ੍ਰਾਊਨ ਅਤੇ ਬ੍ਰੈਂਪਟਨ ਦੇ ਸਿਟੀ ਕਾਉਂਸਲਰਾਂ ਦੀ ਲੀਡਰਸ਼ਿਪ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਪੂਰੇ ਦੇਸ਼ ਦੀਆਂ ਮਿਊਨਿਸਿਪਲਟੀਜ਼ ਦੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- ਵੇਸ ਹਾਲ (Wes Hall), ਫਾਊਂਡਰ, ਦ ਬਲੈਕਨੋਰਥ ਇਨਸ਼ੀਏਟਿਵ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)